



ਨੇਸ਼ਨਲ ਵਿਸਲਬਲੋਅਰ ਸੇਂਟਰ ਵਾਸ਼ਿੰਗਟਨ ਡੀ.ਸੀ. ਵਿੱਚ ਸਥਿਤ ਵਹਿਸਲਬਲੋਅਰ ਕਨੂੰਨ ਦਾ ਇੱਕ ਆਗੂ ਏਨ-ਜੀ-ਓ।
ਅਸੀਂ 30 ਸਾਲਾਂ ਤੋਂ ਵੱਧ ਸਮੇਂ ਤੋਂ ਵਿਸਲਬਲੋਅਰ ਨੂੰ ਹਿਫਾਜ਼ਤ ਦੇਣ ਅਤੇ ਉਨ੍ਹਾਂ ਨੂੰ ਪ੍ਰੋਤਸਾਹਿਤ ਕਰਨ ਦਾ ਕੰਮ ਕਰ ਰਹੇ ਹਾਂ।

ਇੱਕ ਵਿਸਲਬਲੋਅਰ ਕੌਣ ਹੁੰਦਾ ਹੈ ?

ਇੱਕ ਵਿਸਲਬਲੋਅਰ ਉਹ ਵਿਅਕਤੀ ਹੈ ਜੋ ਕ੍ਰਿਸ਼ਟਾਚਾਰ, ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਜਾਣਾ, ਵਾਇਲਡਲਾਇਫ ਸਬੰਧਤ ਜੁਰਮਾਂ ਜਾਂ ਹੋਰ ਕਨੂੰਨ ਦੇ ਹੋਰ ਉਲੰਘਣਾਵਾਂ ਦੀ ਜਾਣਕਾਰੀ ਉਚਿਤ ਅਧਿਕਾਰੀਆਂ ਨੂੰ ਦਿੰਦਾ ਹੈ, ਜਿਸ ਵਿੱਚ ਅਕਸਰ ਉਹ ਨਿੱਜੀ ਜੋਖਿਮ ਮੁਲ ਲੈਂਦਾ ਹੈ। ਕਈ ਨਿਯਮਾਂ ਅਨੁਸਾਰ ਏਨ-ਜੀ-ਓ ਵੀ “ਵਹਿਸਲਬਲੋਅਰ” ਮੰਨੇ ਜਾਂਦੇ ਹਨ।

ਵਹਿਸਲਬਲੋਅਰ ਵਾਇਲਡਲਾਇਫ ਤਸਕਰੀ ਦੇ ਵਿਰੁੱਧ ਲੜਾਈ ਵਿੱਚ ਇੱਕ ਸ਼ਕਤੀਸ਼ਾਲੀ ਤਾਕਤ ਹਨ !

ਪਿਛਲੇ ਕੁਝ ਸਾਲਾਂ ਵਿੱਚ ਵਾਇਲਡਲਾਇਫ ਸਬੰਧਤ ਜੁਰਮਾਂ ਵਿੱਚ ਖਾਸੀ ਵਾਧ ਵੇਖੀ ਗਈ ਹੈ ਜੋ ਕਈ ਦੇਸ਼ਾਂ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਖਤਰੇ ਵਿੱਚ ਪਾ ਰਹੀ ਹੈ।

ਵਾਇਲਡਲਾਇਫ ਤਸਕਰੀ ਕਈ ਬਿਲਿਅਨ ਡਾਲਰ ਦਾ ਉਦਯੋਗ ਹੈ ਜਿਸ ਵਿੱਚ ਬਹੁਤ ਹੀ ਘੱਟ ਗਿਰਫਤਾਰੀਆਂ ਹੋਈਆਂ ਹਨ ਅਤੇ ਬਹੁਤ ਘੱਟ ਲੋਕਾਂ ਨੂੰ ਦੋਸ਼ੀ ਕਰਾਰ ਕੀਤਾ ਗਿਆ।

ਵਿਸਲਬਲੋਅਰ ਨੂੰ ਪੁਰਸਕ੍ਰਿਤ ਕਰਨਾ, ਜਿਨ੍ਹਾਂ ਨੂੰ ਅੰਦਰੂਨੀ ਜਾਣਕਾਰੀ ਹੋਂਦੀ ਹੈ, ਵਾਇਲਡਲਾਇਫ ਸਬੰਧਤ ਜੁਰਮਾਂ ਨੂੰ ਫੜਨ ਲਈ ਇੱਕ ਨਵੀਂ ਦਿਸ਼ਾ ਦੇਵੇਗਾ, ਅਸਰਦਾਰ ਨਿਯਮਾਂ ਨੂੰ ਲਾਗੂ ਕਰਨ ਅਤੇ ਸਵੈ - ਪਾਲਣਾ ਨੂੰ ਵਾਧਾ ਦੇਵੇਗਾ ਅਤੇ ਵਿਲੁਪਤ ਹੋਣ ਦੀ ਸਮੱਸਿਆ ਦਾ ਸਮਾਧਾਨ ਕਰੇਗਾ।

ਵਾਇਲਡਲਾਇਫ ਸਬੰਧਤ ਜੁਰਮਾਂ ਦੇ ਪ੍ਰਮਾਣ ਦੀ ਜਾਣਕਾਰੀ ਦੇਣਾ

ਤੁਸੀਂ ਵਾਇਲਡਲਾਇਫ ਸਬੰਧਤ ਜੁਰਮ ਦੀ ਜਾਣਕਾਰੀ ਤਦ ਦੇ ਸੱਕਦੇ ਹੋ ਜਦੋਂ ਤੁਹਾਡੇ ਕੋਲ ਕਿਸੇ ਕੁਕਰਮ ਦੀ ਆਪਣੇ ਆਪ ਪ੍ਰਾਪਤ ਕੀਤੀ ਗਈ ਜਾਣਕਾਰੀ ਹੈ ਅਤੇ ਅਜਿਹੇ ਦਸਤਾਵੇਜ਼ ਹਨ ਜੋ ਇਸ ਗੈਰ-ਕਾਨੂੰਨੀ ਗਤੀਵਿਧੀਆਂ ਦੀ ਪੁਸ਼ਟੀ ਕਰਨ।

ਤੁਹਾਡੇ ਦੁਆਰਾ ਵੇਖੇ ਗਏ ਵਾਇਲਡਲਾਇਫ ਸਬੰਧਤ ਜੁਰਮਾਂ ਦੇ ਸਬੂਤਾਂ ਨੂੰ ਇਕੱਠਾ ਕਰਨਾ ਅਤੇ ਉਨ੍ਹਾਂ ਦਾ ਆਯੋਜਨ ਕਰਨਾ ਅਤਿਅੰਤ ਮਹੱਤਵਪੂਰਨ ਹੈ। ਕਨੂੰਨ ਲਾਗੂ ਕਰਨ ਵਾਲੀ ਏਜੰਸੀਆਂ ਉਨ੍ਹਾਂ ਜਾਣਕਾਰੀਆਂ ਦੀ ਜ਼ਿਆਦਾ ਜਾਂਚ ਕਰਦੀ ਹੈ ਜਿਨ੍ਹਾਂ ਨੂੰ ਪੱਕੇ ਸਬੂਤਾਂ ਦਾ ਸਮਰਥਨ ਪ੍ਰਾਪਤ ਹੁੰਦਾ ਹੈ :

- ਫੋਟੋ
- ਈਮੇਲ
- ਬਿਜਨੇਸ ਕਾਰਡ
- ਵਿਗਿਆਨਿਕ ਰਿਪੋਰਟਾਂ
- ਬਿਲ ਦੇ ਰਿਕਾਰਡ
- ਬਜਟ ਅਤੇ ਵਿੱਤੀ ਜਾਣਕਾਰੀ
- ਅੰਦਰੂਨੀ ਰਿਪੋਰਟਾਂ
- ਮੀਟਿੰਗ ਦੇ ਨੋਟ
- ਵੀਡੀਓ ਅਤੇ ਵਾਇਸ ਰਿਕਾਰਡਿੰਗ
- ਵਿਗਿਆਨੀ ਪ੍ਰੀਖਿਆ ਨਤੀਜੇ
- ਆਉਣ ਜਾਣ ਦੇ ਰਸਤੇ ਅਤੇ ਆਵਾਜਾਈ ਦੇ ਸਾਧਨ
- ਬੈਂਕ ਖਾਤੇ ਦੀ ਜਾਣਕਾਰੀ
- ਰਿਸ਼ਵਤ ਅਤੇ ਮਣੀ ਲਾਂਡਰਿੰਗ ਦੇ ਪ੍ਰਮਾਣ

ਉਹ ਵਿਅਕਤੀ ਜਿਨ੍ਹਾਂ ਦੇ ਕੋਲ ਵਾਇਲਡਲਾਇਫ ਸੁਰੱਖਿਆ ਕਨੂੰਨ ਦੀ ਉਲੰਘਣਾ ਨਾਲ ਸਬੰਧਤ ਜਾਣਕਾਰੀ ਹੈ , ਚਾਹੇ ਉਹ ਕਿਸੇ ਵੀ ਦੇਸ਼ ਵਿੱਚ ਰਹਿੰਦੇ ਹੋਣ , ਉਨ੍ਹਾਂਨੂੰ ਜ਼ੋਰ ਪਾ ਕੇ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਾਨੂੰਨੀ ਨੁਮਾਇੰਦਗੀ ਜ਼ਰੂਰ ਲੈਣ ਤਾਂਕਿ ਉਨ੍ਹਾਂ ਦੀ ਜਾਣਕਾਰੀ ਦਾ ਸੁਰੱਖਿਅਤ ਢੰਗ ਨਾਲ ਪਰਬੰਧਨ ਯਕੀਨੀ ਕੀਤਾ ਜਾਵੇ।

ਵਿਸਲਬਲੋਅਰ ਦੇ ਇਨਾਮ

ਅਮਰੀਕੀ ਇਨਾਮ ਕਨੂੰਨ ਦੇ ਅਧੀਨ ਵਿਦੇਸ਼ੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਸੂਚਨਾ ਦੇਣ ਲਈ ਅੰਤਰਰਾਸ਼ਟਰੀ ਵਿਸਲਬਲੋਅਰ 30 ਮਿਲਿਅਨ ਡਾਲਰ ਤੋਂ ਜ਼ਿਆਦਾ ਪ੍ਰਾਪਤ ਕਰ ਚੁੱਕੇ ਹਨ ।

ਅਮਰੀਕੀ ਸਰਕਾਰ ਮਹਾਸਾਗਰਾਂ ਵਿੱਚ ਸਮੁੰਦਰੀ ਪ੍ਰਦੂਸ਼ਣ ਦੀ ਸੂਚਨਾ ਦੇਣ ਵਾਲੇ ਗੈਰ-ਅਮਰੀਕੀ ਵਹਿਸਲਬਲੋਅਰਾਂ ਨੂੰ 31.8 ਮਿਲਿਅਨ ਡਾਲਰ ਦਾ ਭੁਗਤਾਨ ਕਰ ਚੁੱਕੀ ਹੈ ।

ਏਨ-ਡਬਲਿਊ-ਸੀ ਦਾ ਗਲੋਬਲ ਵਾਇਲਡਲਾਇਫ ਵਹਿਸਲਬਲੋਅਰ ਪ੍ਰੋਗਰਾਮ ਕਨੂੰਨ ਵਿੱਚ ਦਿੱਤੇ ਵਹਿਸਲਬਲੋਅਰ ਪ੍ਰਬੰਧਾਂ ਜਿਵੇਂ ਕਿ ਲੇਸੀ ਏਕਟ , ਫਾਰੇਨ ਕਰਪਟ ਪ੍ਰੈਕਟਿਸਿਸ ਏਕਟ ਅਤੇ ਫਾਲਸ ਕਲੇਮ ਏਕਟ ਦਾ ਇਸਤੇਮਾਲ ਕਰਦਾ ਹੈ ਤਾਂਕਿ ਅੰਦਰ ਦੇ ਲੋਕਾਂ ਨੂੰ ਤਸਕਰੀ ਅਤੇ ਹੋਰ ਵਾਇਲਡਲਾਇਫ ਸਬੰਧਤ ਜੁਰਮਾਂ ਦੀ ਸੂਚਨਾ ਦੇਣ ਲਈ ਪੁਰਸਕ੍ਰਿਤ ਕੀਤਾ ਜਾਵੇ ।

ਵਿਸਲਬਲੋਅਰ ਦੇ ਇਨਾਮ ਅਤੇ ਸੁਰੱਖਿਆ

ਅੰਤਰਰਾਸ਼ਟਰੀ ਪੱਧਰ ਉੱਤੇ ਲਾਗੂ ਕੀਤੇ ਜਾਣ ਵਾਲੇ , ਤਗੜੇ ਅਮਰੀਕੀ ਕਨੂੰਨ ਮੌਜੂਦ ਹਨ , ਜਿਨ੍ਹਾਂ ਨੂੰ ਵਾਇਲਡਲਾਇਫ ਜੁਰਮਾਂ ਨਾਲ ਲੜਨ ਲਈ ਬਣਾਇਆ ਗਿਆ ਹੈ , ਜਿਨ੍ਹਾਂ ਵਿੱਚ ਵਧੀਆ ਵਹਿਸਲਬਲੋਅਰ ਇਨਾਮ ਪ੍ਰਬੰਧ ਸ਼ਾਮਿਲ ਹਨ ।

ਇਹ ਇਨਾਮ ਕਨੂੰਨ ਸੰਸਾਰ ਭਰ ਵਿੱਚ ਵਹਿਸਲਬਲੋਅਰ ਨੂੰ ਸਮਰਥਨ ਦਿੰਦਾ ਹੈ ਜੋ ਪ੍ਰਮੁੱਖ ਵਾਇਲਡਲਾਇਫ ਕਨੂੰਨ ਦੇ ਉਲੰਘਣਾ ਦੀ ਸੂਚਨਾ ਦਿੰਦੇ ਹਨ ਜੋ ਜਾਨਵਰਾਂ , ਮਛੀਆਂ , ਦਰਖਤ-ਬੂਟੀਆਂ ਅਤੇ ਨਾਸ ਹੌਦੀਆਂ ਪ੍ਰਜਾਤੀਆਂ ਦੀ ਗੈਰਕਾਨੂੰਨੀ ਖਪਤ , ਤਸਕਰੀ ਜਾਂ ਆਯਾਤ ਤੋਂ ਸੁਰੱਖਿਅਤ ਰੱਖਦੇ ਹਨ ਜਿਨ੍ਹਾਂ ਜਾਂ ਤਾਂ ਅਮਰੀਕਾ ਜਾਂ ਕਿਸੇ ਅਮਰੀਕੀ ਵਿਅਕਤੀ ਦੁਆਰਾ ਜਾਂ ਕਿਸੇ ਅਮਰੀਕਾ ਸਬੰਧਤ ਕੰਪਨੀ ਦੁਆਰਾ ਕੀਤਾ ਜਾ ਰਿਹਾ ਹੈ ।

ਏਨ-ਡਬਲਿਊ-ਸੀ ਦਾ ਗਲੋਬਲ ਵਾਇਲਡਲਾਇਫ ਵਹਿਸਲਬਲੋਅਰ ਪ੍ਰੋਗਰਾਮ ਸੁਰੱਖਿਅਤ ਅਤੇ ਸੰਪੂਰਨ ਗੁਪਤ ਆਨਲਾਇਨ ਪਲੇਟਫਾਰਮ ਪ੍ਰਦਾਨ ਕਰਦਾ ਹੈ ਜਿੱਥੇ ਦੁਨੀਆ ਭਰ ਤੋਂ ਲੋਕ ਵਾਇਲਡਲਾਇਫ ਸਬੰਧਤ ਜੁਰਮਾਂ ਦੀ ਸੂਚਨਾ ਦੇ ਸੱਕਦੇ ਹਨ ਅਤੇ ਇਹ ਵਹਿਸਲਬਲੋਅਰ ਨੂੰ ਵਕੀਲਾਂ ਨਾਲ ਜੋੜਦਾ ਹੈ ਜੋ ਉਨ੍ਹਾਂ ਦੀ ਅਮਰੀਕੀ ਅਧਿਕਾਰੀਆਂ ਨੂੰ ਰਿਪੋਰਟਾਂ ਦਰਜ ਕਰਣ ਅਤੇ ਢੁਕਵਾਂ ਅਮਰੀਕੀ ਨਿਯਮ (ਨਿਯਮਾਂ) ਦੇ ਅਧੀਨ ਇਨਾਮਾਂ ਲਈ ਆਵੇਦਨ ਕਰਣ ਵਿੱਚ ਮਦਦ ਦਿੰਦਾ ਹੈ ।

ਏਨ-ਡਬਲਿਊ-ਸੀ ਦੇ ਗਲੋਬਲ ਵਾਇਲਡਲਾਇਫ ਵਹਿਸਲਬਲੋਅਰ ਪ੍ਰੋਗਰਾਮ ਨੇ 2016 ਵਾਇਲਡਲਾਇਫ ਕਰਾਇਮ ਟੈਕ ਚੈਲੇਂਜ, ਵਿਹੱਚ ਇਹੱਕ ਹਬ ਤ ਆਲੀਸ਼ਾਨ ਇਨਾਮ ਹਿਜੱਤੀਆ ਜੋਕਿ ਯੂ-ਏਸ-ਏ-ਆਈ-ਡੀ ਦ ਆਰਾ ਨੇਸ਼ਨਲ ਜੋਗਰਾਫਿਕ ਸੋਸਾਇਟੀ , ਸਮਿਥਸੋਨਿਅਨ ਇੰਸਟਿਟਿਊਟ ਅਤੇ ਟਰੈਫਿਕ ਨਾਲ ਭਾਗੀਦਾਰੀ ਵਿਹੱਚ ਕੀਤੀ ਗਈ ਪਹਲਿ ਹੈ । ਇਸ ਪਰੋਗਰਾਮ ਨੂੰ ਵਾਇਲਡਕੈਟ ਫਾਉਂਡੇਸ਼ਨ ਵਲੋਂ ਇਹੱਕ ਵਹੱਡੀ ਗਰਾਂ ਟ ਵੀ ਮਿਲੀ ਹੈ ।

www.whistleblowers.org/wildlife | help@whistleblowers.org